

Overlake Hospital Medical Center

ਚੈਰਿਟੀ ਕੋਅਰ/ਆਰਥਿਕ ਸਹਾਇਤਾ ਪਾਲਸੀ

1 ਜਨਵਰੀ, 2018 ਤੋਂ ਪ੍ਰਭਾਵੀ

ਉਦੇਸ਼

Overlake Hospital Medical Center (OHMC) ਅਤੇ Overlake Medical Clinics (OMC) ਉਹਨਾਂ ਸਾਰੇ ਵਿਅਕਤੀਆਂ ਲਈ ਚਿਕਿਤਸਾ ਰੂਪ ਨਾਲ ਲਾਜ਼ਮੀ ਸਿਹਤ ਦੇਖਭਾਲ ਸੇਵਾਵਾਂ ਦੇ ਪ੍ਰਬੰਧ ਲਈ ਵਚਨਬੱਧ ਹਨ, ਜਿਹਨਾਂ ਨੂੰ ਅਜਿਹੀਆਂ ਸੇਵਾਵਾਂ ਦੀ ਲੋੜ ਹੈ, ਉਹਨਾਂ ਦੀ ਭੁਗਤਾਨ ਕਰਨ ਦੀ ਸਮਰੱਥਾ ਤੇ ਵਿਚਾਰ ਕੀਤੇ ਬਿਨਾਂ। ਆਪਰੇਸ਼ਨਾਂ ਦੀ ਰੱਖਿਆ ਕਰਨ ਅਤੇ ਇਹਨਾਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ, ਵਾਸ਼ਿੰਗਟਨ ਐਡਮਿਨਿਸਟ੍ਰੇਟਿਵ ਕੋਡ, ਚੈਪਟਰ 246-453 (Washington Administrative Code, Chapter 246-453) ਦੀਆਂ ਸ਼ਰਤਾਂ ਦੇ ਮੁਤਾਬਕ, ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੇ ਪ੍ਰਬੰਧ ਲਈ ਹੇਠਾਂ ਦਿੱਤਾ ਮਾਪਦੰਡ ਨਿਰਧਾਰਤ ਕੀਤਾ ਗਿਆ ਹੈ।

ਜਨਤਾ ਨਾਲ ਗੱਲਬਾਤ

OHMC ਅਤੇ OMC ਦੀ ਚੈਰਿਟੀ ਕੋਅਰ/ਆਰਥਿਕ ਸਹਾਇਤਾ ਪਾਲਸੀ ਇਹਨਾਂ ਤੱਤਾਂ ਰਾਹੀਂ ਜਨਤਕ ਰੂਪ ਨਾਲ ਉਪਲਬਧ ਕਰਾਈ ਜਾਏਗੀ:

- A. ਰੋਗੀਆਂ ਨੂੰ ਇਹ ਦੱਸਣ ਲਈ ਕਿ OHMC ਅਤੇ OMC ਚੈਰਿਟੀ ਕੋਅਰ/ਆਰਥਿਕ ਸਹਾਇਤਾ ਮੁਹੱਈਆ ਕਰਦਾ ਹੈ, ਇੱਕ ਨੋਟਿਸ ਹਸਪਤਾਲ ਦੇ ਮੁੱਖ ਭਾਗਾਂ ਵਿੱਚ ਲਗਾਇਆ ਜਾਏਗਾ, ਭਰਤੀ ਕਰਨ ਵਾਲੇ ਸਥਾਨਾਂ, ਐਮਰਜੈਂਸੀ ਵਿਭਾਗ ਅਤੇ OMC ਦੇ ਤੁਰੰਤ ਦੇਖਭਾਲ ਕੇਂਦਰਾਂ ਸਮੇਤ। ਪਾਲਸੀ ਦੀ ਇੱਕ ਕਾਪੀ Overlakehospital.org ਵੈਬਸਾਈਟ ਤੇ ਵੀ ਉਪਲਬਧ ਹੋਵੇਗੀ।
- B. OHMC ਅਤੇ OMC ਇਸਦੇ ਨਾਲ ਹੀ ਇੱਕ ਫਲਾਇਰ ਦੇ ਰੂਪ ਵਿੱਚ ਸੇਵਾ ਦੇ ਸਮੇਂ ਰੋਗੀਆਂ ਨੂੰ ਪਾਲਸੀ ਬਾਰੇ ਦੱਸਦੇ ਹੋਏ ਇੱਕ ਲਿਖਤ ਨੋਟਿਸ ਵੀ ਉਪਲਬਧ ਕਰਾਏਗਾ। ਇਹ ਲਿਖਤ ਜਾਣਕਾਰੀ ਕਿਸੇ ਵੀ ਸਮੇਂ ਮੌਖਿਕ ਰੂਪ ਨਾਲ ਵੀ ਵਿਸਤਾਰ ਨਾਲ ਸਮਝਾਈ ਜਾਏਗੀ। ਜੇਕਰ ਕਿਸੇ ਕਾਰਨ ਤੋਂ, ਉਦਾਹਰਨ ਲਈ ਕਿਸੇ ਐਮਰਜੈਂਸੀ ਸਥਿਤੀ ਵਿੱਚ, ਰੋਗੀ ਨੂੰ ਇਲਾਜ ਪ੍ਰਾਪਤ ਕਰਨ ਤੋਂ ਪਹਿਲਾਂ ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੀ ਮੌਜੂਦਗੀ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ; ਤਾਂ ਉਸਨੂੰ ਉਸਤੋਂ ਬਾਅਦ ਜਲਦੀ ਤੋਂ ਜਲਦੀ ਸੂਚਿਤ ਕੀਤਾ ਜਾਏਗਾ।
- C. ਲਿਖਤ ਜਾਣਕਾਰੀ ਅਤੇ ਮੌਖਿਕ ਸਪਸ਼ਟੀਕਰਨ ਦੋਵੇਂ OHMC ਅਤੇ OMC ਦੇ ਪ੍ਰਾਈਮਰੀ ਸੇਵਾ ਖੇਤਰ ਵਿੱਚ 1000 ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਕਿਸੇ ਵੀ ਭਾਸ਼ਾ ਵਿੱਚ ਉਪਲਬਧ ਕਰਾਏ ਜਾਣਗੇ ਅਤੇ ਗੈਰ-ਅੰਗਰੇਜ਼ੀ ਬੋਲਣ ਵਾਲੇ ਜਾਂ ਘੱਟ-ਅੰਗਰੇਜ਼ੀ ਬੋਲਣ ਵਾਲੇ ਰੋਗੀਆਂ ਅਤੇ ਉਹਨਾਂ ਹੋਰਾਂ ਰੋਗੀਆਂ ਲਈ ਇਹਨਾਂ ਦੀ ਵਿਆਖਿਆ ਕੀਤੀ ਜਾਏਗੀ, ਜੋ ਲਿਖਤ ਜਾਣਕਾਰੀ ਅਤੇ/ਜਾਂ ਸਪਸ਼ਟੀਕਰਨ ਨੂੰ ਨਹੀਂ ਸਮਝ ਸਕਦੇ।
- D. OHMC ਅਤੇ OMC ਫ੍ਰੰਟ-ਲਾਈਨ ਸਟਾਫ ਨੂੰ ਚੈਰਿਟੀ ਕੋਅਰ/ਆਰਥਿਕ ਸਹਾਇਤਾ ਸਵਾਲਾਂ ਦੇ ਅਸਰਦਾਰ ਢੰਗ ਨਾਲ ਜਵਾਬ ਦੇਣ ਲਈ ਜਾਂ ਅਜਿਹੀਆਂ ਪੁੱਛਗਿੱਛਾਂ ਨੂੰ ਸਮੇਂ ਸਿਰ ਢੁਕਵੇਂ ਵਿਭਾਗ ਨੂੰ ਭੇਜਣ ਲਈ ਸਿਖਲਾਈ ਦੇਣਗੇ।
- E. OHMC ਅਤੇ OMC ਦੀ ਚੈਰਿਟੀ ਕੋਅਰ/ਆਰਥਿਕ ਸਹਾਇਤਾ ਪਾਲਸੀ ਬਾਰੇ ਲਿਖਤ ਜਾਣਕਾਰੀ ਕਿਸੇ ਵੀ ਉਸ ਵਿਅਕਤੀ ਨੂੰ ਡਾਕ ਰਾਹੀਂ, ਈਮੇਲ ਰਾਹੀਂ, ਟੈਲੀਫੋਨ ਰਾਹੀਂ ਜਾਂ ਵਿਅਕਤੀਗਤ ਰੂਪ ਨਾਲ ਉਪਲਬਧ ਕਰਾਈ ਜਾਏਗੀ, ਜੋ ਜਾਣਕਾਰੀ ਦੀ ਮੰਗ ਕਰਦੇ ਹਨ।

ਪਾਤਰਤਾ ਮਾਪਦੰਡ

ਚੈਰਿਟੀ ਕੋਅਰ/ਆਰਥਿਕ ਸਹਾਇਤਾ ਰੋਗੀ ਲਈ ਉਪਲਬਧ ਸਾਰੇ ਹੋਰ ਆਰਥਿਕ ਵਸੀਲਿਆਂ ਲਈ ਸੈਕੰਡਰੀ ਹੈ, ਇਹਨਾਂ ਵਿੱਚ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ, ਸਮੂਹਿਕ ਜਾਂ ਵਿਅਕਤੀਗਤ ਚਿਕਿਤਸਾ ਸੰਬੰਧੀ ਯੋਜਨਾਵਾਂ, ਕਰਮਚਾਰੀ ਮੁਆਵਜ਼ਾ, Medicare, Medicaid ਜਾਂ ਚਿਕਿਤਸਾ ਸੰਬੰਧੀ ਸਹਾਇਤਾ ਪ੍ਰੋਗਰਾਮ, ਹੋਰ ਸਟੇਟ, ਸੰਘੀ ਜਾਂ ਮਿਲਟਰੀ ਪ੍ਰੋਗਰਾਮ ਜਾਂ ਕੋਈ ਵੀ ਹੋਰ ਸਥਿਤੀ, ਜਿਸ ਵਿੱਚ ਦੂਜੇ ਵਿਅਕਤੀ ਜਾਂ ਸੰਸਥਾ ਦੀ ਚਿਕਿਤਸਾ ਸੰਬੰਧੀ ਸੇਵਾਵਾਂ ਦੇ ਖਰਚਿਆਂ ਦਾ ਭੁਗਤਾਨ ਕਰਨ ਦੀ ਕਨੂੰਨੀ ਜ਼ਿੰਮੇਵਾਰੀ ਹੋ ਸਕਦੀ ਹੈ। ਚਿਕਿਤਸਕੀ ਤੌਰ ਤੇ ਲੋੜਵੰਦ ਰੋਗੀਆਂ ਨੂੰ ਜਾਤੀ, ਰਾਸ਼ਟਰੀ ਮੂਲ ਜਾਂ ਇਮੀਗ੍ਰੇਸ਼ਨ ਸਥਿਤੀ ਤੇ ਵਿਚਾਰ ਕੀਤੇ ਬਿਨਾਂ ਚੈਰਿਟੀ ਕੋਅਰ/ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਏਗੀ।

ਉਹਨਾਂ ਸਥਿਤੀਆਂ ਵਿੱਚ, ਜਿੱਥੇ ਢੁਕਵੇਂ ਪ੍ਰਾਈਮਰੀ ਭੁਗਤਾਨ ਸਰੋਤ ਉਪਲਬਧ ਨਹੀਂ ਹਨ ਜਾਂ ਹੋਰਾਂ ਸਰੋਤਾਂ ਤੋਂ ਭੁਗਤਾਨਾਂ ਦੇ ਬਾਅਦ ਬੈਲੈਂਸਾਂ ਲਈ, ਰੋਗੀਆਂ ਤੇ ਹੇਠਾਂ ਲਿਖੇ ਮਾਪਦੰਡ ਦੇ ਆਧਾਰ ਤੇ OHMC ਅਤੇ OMC ਦੀ ਪਾਲਸੀ ਦੇ ਅਧੀਨ ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਵਿਚਾਰ ਕੀਤਾ ਜਾਏਗਾ।

A. WAC 246-453-040 ਅਤੇ WAC 246-453-050 ਅਤੇ IRS 501R ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ, OHMC ਅਤੇ OMC ਹੇਠਾਂ ਦਿੱਤਾ ਮੱਡਲ ਅਪਨਾਇਆ ਹੈ:

1. OHMC ਅਤੇ OMC ਦੀਆਂ ਫੀਸਾਂ ਦੀ ਪੂਰੀ ਰਕਮ ਕਿਸੇ ਰੋਗੀ ਲਈ ਚੈਰਿਟੀ ਕੇਅਰ/ਆਰਥਿਕ ਸਹਾਇਤਾ ਹੋਣ ਲਈ ਨਿਰਧਾਰਤ ਕੀਤੀ ਜਾਏਗੀ, ਜਿੱਥੇ ਉਹਨਾਂ ਦੀ ਸਮੁੱਚੀ ਪਰਿਵਾਰਕ ਆਮਦਨ ਮੌਜੂਦਾ ਸੰਘੀ ਗਰੀਬੀ ਪੱਧਰ ਦੇ 200% ਤੋਂ ਜਾਂ ਇਸਤੋਂ ਘੱਟ ਹੁੰਦੀ ਹੈ।
 2. ਹੇਠਾਂ ਦਿੱਤਾ ਸਲਾਈਡਿੰਗ ਫੀਸ ਸ਼ੈਡਿਊਲ ਉਸ ਰਕਮ ਨੂੰ ਨਿਰਧਾਰਤ ਕਰਨ ਲਈ ਵਰਤਿਆ ਜਾਂਦਾ ਹੈ, ਜੋ ਮੌਜੂਦਾ ਸੰਘੀ ਗਰੀਬੀ ਪੱਧਰ ਦੇ 201% ਅਤੇ 400% ਵਿਚਕਾਰ ਆਮਦਨੀਆਂ ਵਾਲੇ ਰੋਗੀਆਂ ਲਈ ਮਾਫ਼ ਕੀਤੀ ਜਾਏਗੀ। ਪਰਿਵਾਰ ਨੂੰ ਜਨਮ, ਵਿਆਹ ਜਾਂ ਗੇਂਦ ਲੈਣ ਨਾਲ ਸਬੰਧਿਤ ਦੇ ਜਾਂ ਹੋਰ ਵਿਅਕਤੀਆਂ ਦੇ ਸਮੂਹ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ; ਉਹਨਾਂ ਸਾਰੇ ਸਬੰਧਿਤ ਵਿਅਕਤੀਆਂ ਨੂੰ ਇੱਕ ਪਰਿਵਾਰ ਦੇ ਮੈਂਬਰ ਸਮਝਿਆ ਜਾਂਦਾ ਹੈ।
 3. ਉਹ ਰਕਮ, ਜਿਸ ਲਈ ਕੋਈ ਵਿਅਕਤੀ ਸਾਰੀਆਂ ਛੋਟਾਂ, ਕਟੌਤੀਆਂ ਅਤੇ ਅਦਾਇਗੀਆਂ ਤੋਂ ਬਾਅਦ ਭੁਗਤਾਨ ਕਰਨ ਲਈ ਨਿੱਜੀ ਤੌਰ ਤੇ ਜ਼ਿੰਮੇਵਾਰ ਹੁੰਦਾ ਹੈ, ਲਾਗੂ ਹੁੰਦੀ ਹੈ (ਬੀਮਾ ਤੋਂ ਅਤੇ ਹਸਪਤਾਲ ਫੈਸੀਲਿਟੀ ਦੀ ਆਰਥਿਕ ਸਹਾਇਤਾ ਪਾਲਸੀ ਤੋਂ ਪ੍ਰਾਪਤ ਰਕਮ ਸਮੇਤ, ਜੋ ਉਹਨਾਂ ਵਿਅਕਤੀਆਂ ਲਈ ਆਮ ਤੌਰ ਤੇ ਬਿਲ ਬਣਾਈਆਂ ਗਈਆਂ ਰਕਮਾਂ ਤੋਂ ਵੱਧ ਨਹੀਂ ਹੋਵੇਗੀ, ਜਿਹਨਾਂ ਕੋਲ ਉਸ ਦੇਖਭਾਲ ਨੂੰ ਸ਼ਾਮਲ ਕਰਨ ਵਾਲਾ ਬੀਮਾ ਹੈ ("AGB")। OHMC ਅਤੇ OMC ਨੇ Medicare ਸੇਵਾ-ਲਈ-ਫੀਸ ਦਾਅਵਿਆਂ ਅਤੇ ਨਿੱਜੀ ਸਿਹਤ ਬੀਮਾਕਰਤਾਵਾਂ, ਜੋ AGB ਨਿਰਧਾਰਤ ਕਰਨ ਲਈ ਹਸਪਤਾਲ ਦੇ ਦਾਅਵਿਆਂ ਦਾ ਭੁਗਤਾਨ ਕਰਦੇ ਹਨ, ਦੇ ਸੁਮੇਲ ਤੇ ਆਧਾਰਿਤ 12 ਮਹੀਨੇ ਦੀ ਲੁਕ-ਬੈਕ ਵਿਧੀ (look-back method) ਵਰਤਣ ਦੀ ਚੋਣ ਕੀਤੀ ਹੈ।
 4. ਕਿਸੇ ਵੀ ਸਲਾਈਡਿੰਗ ਫੀਸ ਸ਼ੈਡਿਊਲ ਦੀ ਅਰਜ਼ੀ ਤੋਂ ਬਾਅਦ ਜ਼ਿੰਮੇਵਾਰ ਪਾਰਟੀ ਦੀ ਬਾਕੀ ਆਰਥਿਕ ਦੇਣਦਾਰੀ ਸਵੈ ਭੁਗਤਾਨ ਵਾਲੇ ਅਪ ਪਾਲਸੀ ਦੇ ਮੁਤਾਬਕ ਸਮੇਂ ਦੀ ਢੁਕਵੀਂ ਮਿਆਦ ਤੇ ਮਾਸਿਕ ਕਿਸ਼ਤਾਂ ਵਿੱਚ ਭੁਗਤਾਨਯੋਗ ਹੋਵੇਗੀ। ਜ਼ਿੰਮੇਵਾਰ ਪਾਰਟੀ ਦਾ ਖਾਤਾ ਉਦੋਂ ਤੱਕ ਉਗਰਾਹੀ ਏਜੰਸੀ ਨੂੰ ਨਹੀਂ ਸੌਂਪਿਆ ਜਾਏਗਾ, ਜਦੋਂ ਤੱਕ ਭੁਗਤਾਨ ਖੁੰਝਾਏ ਨਹੀਂ ਜਾਂਦੇ ਹਨ ਜਾਂ ਥੋੜ੍ਹੇ ਸਮੇਂ ਲਈ ਖਾਤਾ ਨਿਸ਼ਕਿਰਿਆ ਨਾ ਹੋਵੇ ਅਤੇ ਰੋਗੀ ਨਾਲ ਕੋਈ ਤਸੱਲੀਬਖਸ਼ ਸੰਪਰਕ ਨਾ ਹੋਇਆ ਹੋਵੇ।
- ਨੋਟ: ਆਮਦਨ ਮਜ਼ਦੂਰੀਆਂ ਅਤੇ ਤਨਖਾਹਾਂ, ਕਲਿਆਣ ਭੁਗਤਾਨਾਂ, ਸੋਸ਼ਲ ਸਿਕਿਓਰਿਟੀ ਭੁਗਤਾਨਾਂ, ਹੜਤਾਲ ਫਾਇਦਿਆਂ, ਬੇਰੁਜ਼ਗਾਰੀ ਜਾਂ ਅਪਾਹਜਪੁਣੇ ਦੇ ਫਾਇਦਿਆਂ, ਬਾਲ ਸਹਿਯੋਗ, ਨਿਰਬਾਹ ਖਰਚ ਅਤੇ ਕਾਰੋਬਾਰ ਅਤੇ ਨਿਵੇਸ਼ ਗਤੀਵਿਧੀਆਂ ਤੋਂ ਕੁੱਲ ਆਮਦਨੀਆਂ ਤੋਂ ਪ੍ਰਾਪਤ ਟੈਕਸਾਂ ਤੋਂ ਪਹਿਲਾਂ ਕੁੱਲ ਨਕਦ ਰਸੀਦਾਂ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ [ਕੀ ਨਿਵੇਸ਼ ਚੈਰਿਟੀ ਅਰਜ਼ੀ ਤੇ ਆਮਦਨ ਹੈ? ਜੇਕਰ ਨਹੀਂ, ਤਾਂ ਕੀ ਇਹ ਸਪਸ਼ਟ ਹੋਣੀ ਚਾਹੀਦੀ ਹੈ?]

ਚੈਰਿਟੀ/ਆਰਥਿਕ ਸਹਾਇਤਾ ਪ੍ਰਤੀਸ਼ਟ ਛੋਟ

	ਰੋਗੀ ਦੀ ਦੇਣਦਾਰੀ ਰਕਮ ਛੋਟ ਦਾ ਪ੍ਰਤੀਸ਼ਟ (%)					
FPL ਦਾ %	\$0-\$2,500	\$ 2,501-\$ 5,000	\$ 5,001-\$ 10,000	\$ 10,001-\$ 25,000	\$ 25,001-\$ 50,000	\$50,001 ਅਤੇ ਇਸਤੋਂ ਵੱਧ
0-200%	100%	100%	100%	100%	100%	100%
201-300%	85%	90%	95%	96%	97%	ਨੋਟ A
301-400%	65%	70%	75%	80%	85%	ਨੋਟ B

ਨੋਟ A: 98% ਚੈਰਿਟੀ/ਆਰਥਿਕ ਸਹਾਇਤਾ ਪਹਿਲੀਆਂ \$100,000 ਫੀਸਾਂ ਤੇ ਲਾਗੂ ਹੁੰਦੀ ਹੈ। 100% ਚੈਰਿਟੀ \$100,000 ਤੋਂ ਵੱਧ ਕਿਸੇ ਵੀ ਰਕਮ ਤੇ ਲਾਗੂ ਨਹੀਂ ਹੁੰਦੀ

ਨੋਟ B: 90% ਚੈਰਿਟੀ/ਆਰਥਿਕ ਸਹਾਇਤਾ ਪਹਿਲੀਆਂ \$100,000 ਫੀਸਾਂ ਤੇ ਲਾਗੂ ਹੁੰਦੀ ਹੈ। 100% ਚੈਰਿਟੀ \$100,000 ਤੋਂ ਵੱਧ ਕਿਸੇ ਵੀ ਰਕਮ ਤੇ ਲਾਗੂ ਨਹੀਂ ਹੁੰਦੀ

- B. ਸਾਡੇ ਕੋਲ ਜਿਹੜੇ ਖਾਤਿਆਂ ਲਈ ਆਮਦਨੀ ਦੇ ਪੱਧਰਾਂ ਦਾ ਸਟੀਕਤਾ ਨਾਲ ਆਕਲਨ ਕਰਨ ਲਈ ਬਬੇਰੀ ਜਾਣਕਾਰੀ ਹੁੰਦੀ ਹੈ, OHMC (ਓ ਐਚ ਐਮ ਸੀ) ਅਤੇ OMC (ਓ ਐਮ ਸੀ) ਇਹ ਤੈਅ ਕਰਨਗੇ ਕਿ, ਕੀ ਮਰੀਜ਼ ਸੰਘੀ ਗਰੀਬੀ ਸੀਮਾਵਾਂ ਦੇ 200% ਤੋਂ ਥੱਲੇ ਆਉਂਦਾ ਹੈ। ਜੇ ਅਜਿਹਾ ਹੈ, ਤਾਂ ਅਸੀਂ ਸੰਭਾਵੀ DSHS (ਡੀ ਐਸ ਐਚ ਐਸ) ਕਵਰੇਜ ਲਈ ਖਾਤਿਆਂ ਨੂੰ ਸਕੈਨ ਕਰਾਵਾਂਗੇ ਅਤੇ ਜਿਹੜੇ ਖਾਤੇ DSHS (ਡੀ ਐਸ ਐਚ ਐਸ) ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ, ਉਹਨਾਂ ਲਈ ਵਿੱਤੀ ਸਹਾਇਤਾ ਵਾਸਤੇ ਬਕਾਇਆ ਦੇਣ-ਯੋਗ ਰਕਮਾਂ ਨੂੰ ਅਨੁਮਾਨਿਤ ਤੌਰ 'ਤੇ ਖਾਰਜ ਕਰ ਦਿਆਂਗੇ।
- C. OHMC ਅਤੇ OMC ਕੈਟਸਟ੍ਰੋਫਿਕ (ਬਿਪਤਾਪੂਰਨ) ਚੈਰਿਟੀ (Catastrophic Charity) ਦੀ ਪੇਸ਼ਕਸ਼ ਕਰ ਸਕਦੀ ਹੈ, ਜਿਸਦਾ ਭਾਵ ਹੈ ਕਿ OHMC ਅਤੇ OMC ਸੰਘੀ ਗਰੀਬੀ ਪੱਧਰ ਦੇ 200% ਤੋਂ ਵੱਧ ਦੀ ਪਰਿਵਾਰਕ ਆਮਦਨ ਵਾਲੇ ਰੋਗੀਆਂ ਲਈ ਚੈਰਿਟੀ ਕੋਅਰ/ਆਰਥਿਕ ਸਹਾਇਤਾ ਰਕਮਾਂ ਦੇ ਤੌਰ ਤੇ ਛੋਟ ਦੇ ਸਕਦੀ ਹੈ, ਜਦੋਂ ਸਥਿਤੀਆਂ ਤੋਂ ਗੰਭੀਰ ਆਰਥਿਕ ਤੰਗੀ ਜਾਂ ਨਿੱਜੀ ਘਾਟੇ ਦਾ ਸੰਕੇਤ ਮਿਲਦਾ ਹੋਵੇ, ਜੋ ਚੈਰਿਟੀ ਕੋਅਰ/ਆਰਥਿਕ ਸਹਾਇਤਾ ਛੋਟ ਤੋਂ ਵੱਧ ਹੁੰਦੀ ਹੈ ਜਿਵੇਂ ਉੱਪਰ ਵਰਣਨ ਕੀਤਾ ਗਿਆ ਹੈ। ਇਹਨਾਂ ਸਥਿਤੀਆਂ ਵਿੱਚ, ਰੋਗੀ ਨੂੰ ਬਿਪਤਾਪੂਰਨ ਸਥਿਤੀ ਦੇ ਵੇਰਵਿਆਂ ਨਾਲ ਇੱਕ ਹੋਰ ਸਮੀਖਿਆ ਲਈ ਲਿਖਤ ਬੇਨਤੀ ਪੇਸ਼ ਕਰਨੀ ਚਾਹੀਦੀ ਹੈ। ਕੈਟਸਟ੍ਰੋਫਿਕ ਚੈਰਿਟੀ ਅਤੇ ਛੋਟ ਦਿੱਤੀ ਜਾਣ ਵਾਲੀ ਰਕਮ ਦੀ ਮਨਜ਼ੂਰੀ ਦਾ ਫੈਸਲਾ OHMC ਅਤੇ OMC ਦੇ ਆਰਥਿਕ ਵਸੀਲਿਆਂ ਦੀ ਖਰੀਦ/ਖਰਚ ਦੀ ਅਥਾਰਿਟੀ ਲਈ ਮਨਜ਼ੂਰੀ ਨਾਲ ਸਬੰਧਿਤ ਹੋਰ ਮੌਜੂਦਾ ਪਾਲਸੀਆਂ ਦੇ ਮੁਤਾਬਕ OHMC ਅਤੇ OMC ਦੀ ਪ੍ਰਾਈਸਿੰਗ ਕਮੇਟੀ (Pricing Committee) ਤੇ ਨਿਰਭਰ ਹੋਵੇਗੀ।
- D. ਚੈਰਿਟੀ ਕੋਅਰ/ਆਰਥਿਕ ਸਹਾਇਤਾ ਦਾ OHMC ਅਤੇ OMC ਦਾ ਪ੍ਰਬੰਧ OHMC ਅਤੇ OMC ਵੱਲੋਂ ਸੇਵਾ ਦਿੱਤੇ ਜਾਣ ਵਾਲੇ ਸਮੁਦਾਏ ਦੇ ਫ਼ਾਇਦੇ ਲਈ ਹੈ ਅਤੇ ਇਸੇ ਤਰ੍ਹਾਂ, ਉਹ ਰੋਗੀ, ਜੋ ਵਾਸ਼ਿੰਗਟਨ ਸਟੇਟ ਦੇ ਨਿਵਾਸੀ ਨਹੀਂ ਹਨ, ਕੇਵਲ ਐਮਰਜੈਂਸੀ ਵਿਭਾਗ ਦੇ ਅੰਦਰ ਜਾਂ ਐਮਰਜੈਂਸੀ ਵਿਭਾਗ ਤੋਂ ਸਿੱਧੇ ਭਰਤੀ ਦੇ ਨਤੀਜੇ ਵਜੋਂ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਪਾਤਰ ਹੋਣਗੇ। ਇਸਤੋਂ ਇਲਾਵਾ, ਸੇਵਾਵਾਂ ਨੂੰ OHMC ਅਤੇ OMC ਦੇ ਐਮਰਜੈਂਸੀ ਵਿਭਾਗ ਚਿਕਿਤਸਕ ਵੱਲੋਂ ਇੱਕ ਚਿਕਿਤਸਾ ਸੰਬੰਧੀ ਐਮਰਜੈਂਸੀ ਹੋਣ ਲਈ ਨਿਰਧਾਰਤ ਕੀਤਾ ਜਾਣਾ ਲਾਜ਼ਮੀ ਹੈ।
- E. ਵਾਸ਼ਿੰਗਟਨ ਸਟੇਟ ਰੈਜ਼ੀਡੈਂਸੀ ਸ਼ਰਤ ਦੀਆਂ ਛੋਟਾਂ ਵਿੱਚ ਸ਼ਰਨਾਰਥੀ, ਪਨਾਹ ਦੀ ਮਨਜ਼ੂਰੀ ਪ੍ਰਾਪਤ ਅਤੇ ਪਨਾਹ ਦੀ ਮੰਗ ਕਰਨ ਵਾਲੇ ਵਿਅਕਤੀ ਵੀ ਸ਼ਾਮਲ ਹਨ, ਜਿਹਨਾਂ ਕੋਲ INS ਦਸਤਾਵੇਜ਼ ਹਨ ਅਤੇ ਉਹ ਇਹਨਾਂ ਨੂੰ ਪੇਸ਼ ਕਰ ਸਕਦੇ ਹਨ।
- F. ਇੱਕ ਪੂਰੀ ਕੀਤੀ ਅਰਜ਼ੀ ਤੇ ਪਾਤਰਤਾ ਉਹਨਾਂ ਸੇਵਾਵਾਂ ਲਈ ਵੈਧ ਹੁੰਦੀ ਹੈ, ਜੋ ਅਰਜ਼ੀ ਦੀ ਮਨਜ਼ੂਰੀ ਦੀ ਤਾਰੀਖ ਤੋਂ ਅਗਲੇ 180 ਦਿਨਾਂ ਦੇ ਅੰਦਰ ਪ੍ਰਾਪਤ ਕੀਤੀਆਂ ਜਾਂਦੀਆਂ ਹਨ।

ਪਾਤਰਤਾ ਨਿਰਧਾਰਨ ਲਈ ਪ੍ਰਕਿਰਿਆ

A. ਅਰੰਭਿਕ ਨਿਰਧਾਰਨ:

- OHMC ਅਤੇ OMC ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਪਾਤਰਤਾ ਨਿਰਧਾਰਤ ਕਰਨ ਲਈ ਇੱਕ ਅਰਜ਼ੀ ਪ੍ਰਕਿਰਿਆ ਦੀ ਵਰਤੋਂ ਕਰਨਗੇ। ਚੈਰਿਟੀ ਕੋਅਰ/ਆਰਥਿਕ ਸਹਾਇਤਾ ਮੁਹੱਈਆ ਕਰਨ ਲਈ ਬੇਨਤੀਆਂ ਚਿਕਿਤਸਕਾਂ, ਸਮੁਦਾਇਕ/ਧਾਰਮਿਕ ਸਮੂਹਾਂ, ਸਮਾਜ ਸੇਵਾਵਾਂ, ਆਰਥਿਕ ਸੇਵਾਵਾਂ ਸਟਾਫ਼, ਰੋਗੀ ਦੇ ਪਰਿਵਾਰ ਅਤੇ ਰੋਗੀ ਜਿਹੇ ਸਰੋਤਾਂ ਤੋਂ ਸਵੀਕਾਰ ਕੀਤੀਆਂ ਜਾਣਗੀਆਂ।
- ਰੋਗੀ ਰਜਿਸਟਰੇਸ਼ਨ ਪ੍ਰਕਿਰਿਆ ਦੇ ਦੌਰਾਨ ਜਾਂ ਰੋਗੀ ਨੂੰ ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੀ ਮੌਜੂਦਗੀ ਅਤੇ ਉਪਲਬਧਤਾ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਕਿਸੇ ਵੀ ਸਮੇਂ, OHMC ਅਤੇ OMC ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਮੌਖਿਕ ਜਾਂ ਲਿਖਤ ਅਰਜ਼ੀ ਦੇ ਆਧਾਰ ਤੇ ਪਾਤਰਤਾ ਦਾ ਇੱਕ ਅਰੰਭਿਕ ਫੈਸਲਾ ਕਰਨਗੇ।
- ਵਿਚਾਰ ਅਧੀਨ ਆਖਰੀ ਪਾਤਰਤਾ ਨਿਰਧਾਰਨ, OHMC ਅਤੇ OMC ਉਗਰਾਹੀ ਯਤਨ ਨਹੀਂ ਕਰਨਗੇ ਜਾਂ ਜਮ੍ਹਾਂ ਰਕਮ ਦੀ ਮੰਗ ਨਹੀਂ ਕਰਨਗੇ, ਬਸ਼ਰਤ ਕਿ ਜ਼ਿੰਮੇਵਾਰ ਪਾਰਟੀ ਬਿਨਾਂ ਮੁਆਵਜ਼ਾ ਦੇਖਭਾਲ ਸਥਿਤੀ ਦੇ ਆਖਰੀ ਨਿਰਧਾਰਨ ਤੱਕ ਪਹੁੰਚਣ ਲਈ OHMC ਅਤੇ OMC ਨਾਲ ਸਹਿਯੋਗ ਕਰੇ।
- ਜੇਕਰ OHMC ਅਤੇ OMC ਕਿਸੇ ਅਜਿਹੇ ਕਾਰਕਾਂ ਤੋਂ ਜਾਣੂ ਹੁੰਦੇ ਹਨ, ਜੋ ਰੋਗੀ ਨੂੰ ਇਸ ਪਾਲਸੀ ਦੇ ਅਧੀਨ ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਪਾਤਰ ਬਣਾ ਸਕਦੇ ਹਨ, ਤਾਂ ਇਸ ਸੰਭਾਵਨਾ ਬਾਰੇ ਰੋਗੀ ਨੂੰ ਦੱਸਿਆ ਜਾਏਗਾ ਅਤੇ ਇੱਕ ਅਰੰਭਿਕ ਫੈਸਲਾ ਲਿਆ ਜਾਏਗਾ ਕਿ ਉਸ ਖਾਤੇ ਨਾਲ ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੇ ਤੌਰ ਤੇ ਵਿਹਾਰ ਕੀਤਾ ਜਾਏ।
- ਕਵਰੇਜ ਦਾ ਨਿਰਧਾਰਨ ਸੇਵਾਵਾਂ ਦੇਣ ਦੇ ਸਮੇਂ ਦੀ ਆਰਥਿਕ ਲੋੜ ਦੇ ਆਧਾਰ ਤੇ ਕੀਤਾ ਜਾਏਗਾ।

B. ਆਖਰੀ ਨਿਰਧਾਰਨ:

- ਜ਼ਾਹਰ ਛੋਟਾਂ। ਜੇਕਰ ਜ਼ਿੰਮੇਵਾਰ ਪਾਰਟੀ ਦੀ ਪਛਾਣ ਹਸਪਤਾਲ ਦੇ ਕਰਮਚਾਰੀ ਲਈ ਕਿਸੇ ਗਰੀਬ ਵਿਅਕਤੀ ਦੇ ਤੌਰ ਤੇ ਸਪਸ਼ਟ ਹੁੰਦੀ ਹੈ ਅਤੇ ਹਸਪਤਾਲ ਇਹ ਨਿਰਧਾਰਤ ਕਰ ਸਕਦਾ ਹੈ ਕਿ ਬਿਨੈਕਾਰ ਦੀ ਆਮਦਨ ਸਪਸ਼ਟ ਰੂਪ ਨਾਲ ਪਾਤਰਤਾ ਦੀ ਸ਼੍ਰੇਣੀ ਵਿੱਚ ਹੈ, ਤਾਂ OHMC ਅਤੇ OMC ਕੇਵਲ ਇਸ ਅਰੰਭਿਕ ਫੈਸਲੇ ਤੇ ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੀ ਮਨਜ਼ੂਰੀ ਦੇ ਸਕਦੇ ਹਨ। ਇਹੀ ਮਾਪਦੰਡ ਉਹਨਾਂ ਸੁਰਗਵਾਸੀ ਰੋਗੀਆਂ ਤੇ ਵੀ ਲਾਗੂ ਹੁੰਦਾ ਹੈ, ਜਿੱਥੇ OHMC ਅਤੇ OMC

ਪਤੀ ਜਾਂ ਪਤਨੀ, ਜਾਇਦਾਦ ਜਾਂ ਹੋਰ ਸੰਪਤੀਆਂ ਦੀ ਪਛਾਣ ਨਹੀਂ ਕਰ ਸਕਦਾ। ਇਹਨਾਂ ਸਥਿਤੀਆਂ ਵਿੱਚ, OHMC ਅਤੇ OMC, WAC 246-453-030 (3) ਦੇ ਮੁਤਾਬਕ ਪੂਰੀ ਪੜਤਾਲ ਜਾਂ ਦਸਤਾਵੇਜ਼ ਪੂਰੇ ਕਰਨ ਲਈ ਦੀ ਮੰਗ ਨਹੀਂ ਕਰਦਾ।

2. ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੇ ਫਾਰਮ, ਨਿਰਦੇਸ਼ ਅਤੇ ਲਿਖਤ ਅਰਜ਼ੀਆਂ ਰੋਗੀਆਂ ਨੂੰ ਉਦੋਂ ਦਿੱਤੀਆਂ ਜਾਣਗੀਆਂ, ਜਦੋਂ ਚੈਰਿਟੀ ਕੋਅਰ/ਆਰਥਿਕ ਸਹਾਇਤਾ ਦੀ ਬੇਨਤੀ ਕੀਤੀ ਜਾਂਦੀ ਹੈ, ਜਦੋਂ ਲੋੜ ਦਾ ਸੰਕੇਤ ਮਿਲਦਾ ਹੈ ਜਾਂ ਜਦੋਂ ਆਰਥਿਕ ਜਾਂਚ ਸੰਭਾਵੀ ਲੋੜ ਦਾ ਸੰਕੇਤ ਦਿੰਦੀ ਹੈ। ਸਾਰੀਆਂ ਅਰਜ਼ੀਆਂ, ਭਾਵੇਂ ਰੋਗੀ ਵੱਲੋਂ ਜਾਂ OHMC ਅਤੇ OMC ਵੱਲੋਂ ਸ਼ੁਰੂ ਕੀਤੀ ਹੋਵੇ, ਉਹਨਾਂ ਨਾਲ ਅਰਜ਼ੀ ਫਾਰਮ ਤੇ ਸੂਚਿਤ ਕੀਤੀਆਂ ਆਮਦਨ ਰਕਮਾਂ ਦੀ ਪੜਤਾਲ ਲਈ ਦਸਤਾਵੇਜ਼ ਲੱਗੇ ਹੋਏ ਚਾਹੀਦੇ ਹਨ।

a. ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਅਰਜ਼ੀਆਂ ਲਈ ਇੱਕ ਪੂਰੀ ਕੀਤੀ ਅਰਜ਼ੀ ਅਤੇ ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਕਿਸੇ ਵੀ ਇੱਕ ਦੀ ਲੋੜ ਹੋਵੇਗੀ।

1. W-2 ਵਿਦਹੋਲਡਿੰਗ ਸਟੇਟਮੈਂਟਾਂ;
2. 3 ਬਿਲਕੁਲ ਹਾਲੀਆ ਪੇ ਸਟਬ;
3. ਬਿਲਕੁਲ ਹਾਲੀਆ ਫਾਈਲ ਕੀਤੇ ਕੈਲੰਡਰ ਸਾਲ ਤੋਂ ਇੱਕ ਆਮਦਨ ਟੈਕਸ ਰਿਟਰਨ;
4. Medicaid ਅਤੇ/ਜਾਂ ਸਟੇਟ-ਵੱਲੋਂ ਫੰਡ ਕੀਤੀ ਚਿਕਿਤਸਾ ਸੰਬੰਧੀ ਸਹਾਇਤਾ ਲਈ ਪਾਤਰਤਾ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਦੇਣ ਵਾਲੇ ਫਾਰਮ;
5. ਬੇਰੁਜ਼ਗਾਰੀ ਮੁਆਵਜ਼ੇ ਦੀ ਮਨਜ਼ੂਰੀ ਜਾਂ ਨਾਮਨਜ਼ੂਰੀ ਦੇਣ ਵਾਲੇ ਫਾਰਮ;
6. ਮਾਲਕਾਂ ਜਾਂ ਕਲਿਆਣ ਏਜੰਸੀਆਂ ਤੋਂ ਲਿਖਤ ਬਿਆਨ; ਜਾਂ
7. ਉਹਨਾਂ ਪਰਿਵਾਰਕ ਮੈਂਬਰਾਂ ਤੋਂ ਸਹਿਯੋਗ ਦੇ ਪੱਤਰ, ਜੋ ਬਿਨੈਕਾਰ ਨੂੰ ਨਿਰਬਾਹ ਖਰਚੇ ਮੁਹੱਈਆ ਕਰ ਰਹੇ ਹਨ।

b. \$15,000 ਤੋਂ ਵੱਧ ਬੈਲੈਂਸ ਦੀ ਰੋਗੀ ਦੀ ਹੈਲਥਕੋਅਰ ਕ੍ਰੈਡਿਟ ਰਿਪੋਰਟ ਦੇ ਆਧਾਰ ਤੇ ਸੰਭਾਵੀ ਪ੍ਰੀਜ਼ਪਟਿਵ (ਅਨੁਮਾਨੀ) ਚੈਰਿਟੀ (Presumptive Charity) ਲਈ ਸਮੀਖਿਆ ਕੀਤੀ ਜਾਵੇਗੀ।

3. ਅਰਥਿਕ ਬੇਨਤੀ ਮਿਆਦ ਦੇ ਦੌਰਾਨ, ਰੋਗੀ ਅਤੇ OHMC ਅਤੇ OMC ਫੰਡਿੰਗ ਦੇ ਹੋਰਾਂ ਸਰੋਤਾਂ ਨੂੰ ਜਾਰੀ ਰੱਖ ਸਕਦੇ ਹਨ, Medical Assistance Administration ਅਤੇ Medicare ਸਮੇਤ। OHMC ਅਤੇ OMC ਇਹ ਮੰਗ ਨਹੀਂ ਵੀ ਕਰ ਸਕਦੇ ਕਿ ਤੰਗੀ ਦੀ ਸਥਿਤੀ ਦੇ ਨਿਰਧਾਰਨ ਲਈ ਅਰਜ਼ੀ ਦੇ ਰਿਹਾ ਰੋਗੀ ਬੈਂਕ ਜਾਂ ਹੋਰ ਕਰਜ਼ ਸਰੋਤ ਫੰਡਿੰਗ ਦੀ ਮੰਗ ਕਰੇ।
4. ਆਮ ਤੌਰ ਤੇ, ਢੁੱਕਵੀਂ ਮਿਆਦ ਜਿਸ ਲਈ ਦਸਤਾਵੇਜ਼ ਦੀ ਮੰਗ ਕੀਤੀ ਜਾਵੇਗੀ, ਉਹ ਅਰਜ਼ੀ ਦੀ ਤਾਰੀਖ ਤੋਂ ਤਿੰਨ ਮਹੀਨੇ ਪਹਿਲਾਂ ਦੀ ਹੋਵੇਗੀ। ਹਾਲਾਂਕਿ, ਜੇਕਰ ਅਜਿਹੇ ਦਸਤਾਵੇਜ਼ ਠੀਕ ਵੰਗ ਨਾਲ ਬਿਨੈਕਾਰ ਦੀ ਮੌਜੂਦਾ ਆਰਥਿਕ ਸਥਿਤੀ ਨਹੀਂ ਦਰਸਾਉਂਦੇ, ਤਾਂ ਰੋਗੀ ਦੀ ਆਰਥਿਕ ਸਥਿਤੀ ਬਦਲਣ ਦੇ ਬਾਅਦ ਸਮਾਂ ਮਿਆਦ ਲਈ ਹੀ ਦਸਤਾਵੇਜ਼ ਦੀ ਮੰਗ ਕੀਤੀ ਜਾਵੇਗੀ।
5. ਜੇਕਰ ਜ਼ਿੰਮੇਵਾਰ ਪਾਰਟੀ ਉੱਪਰ ਵਰਣਨ ਕੀਤੇ ਕੋਈ ਵੀ ਦਸਤਾਵੇਜ਼ ਮੁਹੱਈਆ ਕਰਨ ਯੋਗ ਨਹੀਂ ਹੁੰਦੀ ਹੈ, ਤਾਂ OHMC ਅਤੇ OMC ਇੱਕ ਗਰੀਬ ਵਿਅਕਤੀ ਦੇ ਤੌਰ ਤੇ ਵਰਗੀਕਰਨ ਕਰਨ ਲਈ ਪਾਤਰਤਾ ਦਾ ਆਖਰੀ ਨਿਰਧਾਰਨ ਕਰਨ ਲਈ ਜ਼ਿੰਮੇਵਾਰ ਪਾਰਟੀ ਤੋਂ ਪ੍ਰਾਪਤ ਲਿਖਤ ਅਤੇ ਹਸਤਾਖਰ ਕੀਤੇ ਬਿਆਨਾਂ ਤੇ ਨਿਰਭਰ ਕਰੇਗਾ। (WAC 246-453-030 (4)).

C. OHMC ਅਤੇ OMC ਇਹ ਪਛਾਣ ਕਰਦੇ ਹੋਏ ਪੂਰਵ-ਭਰਤੀ ਤੋਂ ਲੈ ਕੇ ਕਿਸੇ ਵੀ ਸਮੇਂ ਰੋਗੀ ਨੂੰ ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਅਰਜ਼ੀ ਦੇਣ ਦੀ ਇਜ਼ਾਜ਼ਤ ਦੇਣਗੇ ਕਿ ਇੱਕ ਵਿਸਤ੍ਰਿਤ ਮਿਆਦ ਤੇ ਭੁਗਤਾਨ ਕਰਨ ਦੀ ਰੋਗੀ ਦੀ ਸਮਰੱਥਾ ਬੀਮਾਰੀ ਜਾਂ ਆਰਥਿਕ ਤੰਗੀ ਦੇ ਕਾਰਨ, ਚੈਰਿਟੀ ਸੇਵਾਵਾਂ ਦੀ ਲੋੜ ਦੇ ਨਤੀਜੇ ਵਜੋਂ ਮੂਲ ਰੂਪ ਨਾਲ ਬਦਲ ਸਕਦੀ ਹੈ। ਜੇਕਰ ਆਰਥਿਕ ਸਥਿਤੀ ਵਿੱਚ ਤਬਦੀਲੀ ਅਸਥਾਈ ਹੈ, ਤਾਂ OHMC ਅਤੇ OMC ਚੈਰਿਟੀ ਕੋਅਰ/ਆਰਥਿਕ ਸਹਾਇਤਾ ਸ਼ੁਰੂ ਕਰਨ ਦੀ ਬਜਾਏ ਅਸਥਾਈ ਰੂਪ ਨਾਲ ਭੁਗਤਾਨਾਂ ਤੇ ਰੋਕ ਰੱਖਣ ਦੀ ਚੋਣ ਕਰ ਸਕਦੇ ਹਨ।

D. ਬਾਹਰਲੇ ਪ੍ਰਦਾਤਾ

Overlake Imaging ਸਹਿਯੋਗੀ, Puget Sound ਦੇ ਚਿਕਿਤਸਕ ਅਤੇ Group Health ਦੇ ਚਿਕਿਤਸਕ Overlake Hospital ਦੇ ਬਿਨਾਂ ਮੁਆਵਜ਼ਾ ਦਿੱਤੀ ਦੇਖਭਾਲ ਦੇ ਫੈਸਲਿਆਂ ਨੂੰ ਸਵੀਕਾਰ ਕਰਦੇ ਹਨ ਅਤੇ ਰੋਗੀ ਦੀ ਫੀਸ ਦੀਆਂ ਰਕਮ ਤੇ ਲਾਗੂ ਪ੍ਰਤੀਸ਼ਟ ਛੋਟ ਦੇ ਮੁਤਾਬਕ ਉਹਨਾਂ ਦੇ ਬੈਲੈਂਸ ਨੂੰ ਸਮਾਯੋਜਿਤ ਕਰਨਗੇ। ਹੋਰ ਗ਼ੈਰ-ਨਿਯੁਕਤ ਚਿਕਿਤਸਾ ਸੰਬੰਧੀ ਪ੍ਰਦਾਤਾ, ਜੋ OHMC ਵਿਖੇ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨਾਲ ਜੁੜੇ ਹਨ, ਚੈਰਿਟੀ ਫੈਸਲਿਆਂ ਨੂੰ ਸਵੀਕਾਰ ਕਰ ਸਕਦੇ ਹਨ ਪਰ ਉਹ ਅਜਿਹਾ ਕਰਨ ਲਈ ਪਾਬੰਦ ਨਹੀਂ ਹਨ। E. ਆਖਰੀ ਨਿਰਧਾਰਨ ਅਤੇ ਅਪੀਲਾਂ ਲਈ ਸਮਾਂ ਸੀਮਾ।

1. ਹਰੇਕ ਚੈਰਿਟੀ ਕੋਅਰ/ਆਰਥਿਕ ਸਹਾਇਤਾ ਬਿਨੈਕਾਰ, ਜਿਸਨੂੰ ਅਰਥਿਕ ਤੌਰ ਤੇ ਚੈਰਿਟੀ ਕੋਅਰ/ਆਰਥਿਕ ਸਹਾਇਤਾ ਲਈ ਪਾਤਰ ਨਿਰਧਾਰਤ ਕੀਤਾ ਗਿਆ ਹੈ, ਨੂੰ ਬਿਨਾਂ ਮੁਆਵਜ਼ਾ ਦਿੱਤੀ ਦੇਖਭਾਲ ਸਥਿਤੀ ਦਾ ਆਖਰੀ ਨਿਰਧਾਰਨ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੀ ਚੈਰਿਟੀ ਕੋਅਰ/ਆਰਥਿਕ ਸਹਾਇਤਾ ਅਰਜ਼ੀ ਦੇ ਸਹਿਯੋਗ ਲਈ ਦਸਤਾਵੇਜ਼ ਸੁਰੱਖਿਅਤ ਅਤੇ ਪੇਸ਼ ਕਰਨ ਲਈ, ਘੱਟੋ-ਘੱਟ (30) ਕੈਲੰਡਰ ਦਿਨ ਮੁਹੱਈਆ ਕੀਤੇ ਜਾਣਗੇ ਜਾਂ ਜਿੰਨਾ ਸਮਾਂ ਢੁਕਵੇਂ ਤੌਰ ਤੇ ਲਾਜ਼ਮੀ ਮੰਨਿਆ ਜਾ ਸਕਦਾ ਹੈ।

2. OHMC ਅਤੇ OMC ਸਾਰੀ ਅਰਜ਼ੀ ਅਤੇ ਦਸਤਾਵੇਜ਼ ਸਮੱਗਰੀ ਦੀ ਪ੍ਰਾਪਤੀ ਦੇ ਚੌਦਾਂ (14) ਦਿਨਾਂ ਦੇ ਅੰਦਰ ਆਪਣੇ ਆਖਰੀ ਨਿਰਧਾਰਨ ਬਾਰੇ ਬਿਨੈਕਾਰ ਨੂੰ ਸੂਚਿਤ ਕਰਨਗੇ।
 3. ਰੋਗੀ/ਜ਼ਾਮਨ ਚੈਰਿਟੀ ਕੇਅਰ/ਆਰਥਿਕ ਸਹਾਇਤਾ ਲਈ ਪਾਤਰਤਾ ਦੇ ਨਿਰਧਾਰਨ ਦੀ ਅਪੀਲ ਸੂਚਨਾ ਦੀ ਪ੍ਰਾਪਤੀ ਦੇ ਤੀਹ (30) ਦਿਨਾਂ ਦੇ ਅੰਦਰ ਰੈਵੇਨਿਊ ਸਾਈਕਲ ਦੇ ਡਾਇਰੈਕਟਰ ਨੂੰ ਆਮਦਨ ਜਾਂ ਪਰਿਵਾਰਕ ਮੈਂਬਰਾਂ ਦੀ ਸੰਖਿਆ ਦੀ ਵਾਧੂ ਪੜਤਾਲ ਮੁਹੱਈਆ ਕਰਕੇ ਕਰ ਸਕਦਾ ਹੈ।
 - a. ਅਪੀਲ ਦੇ ਪਹਿਲੇ ਪੱਧਰ ਵਿੱਚ ਆਮਦਨ ਲਈ ਰਿਹਾਇਸ਼ ਸਮਾਯੋਜਨ ਵੀ ਸ਼ਾਮਲ ਹੁੰਦਾ ਹੈ।
 - b. ਅਪੀਲ ਦੇ ਦੂਜੇ ਪੱਧਰ ਤੇ OHMC ਪ੍ਰਾਈਮਿੰਗ ਕਮਿਟੀ ਦੀ ਸੂਝਬੂਝ ਦੇ ਆਧਾਰ ਤੇ ਵਿਹਾਰ ਕੀਤਾ ਜਾਏਗਾ।
 - c. ਚੈਰਿਟੀ ਕੇਅਰ/ਆਰਥਿਕ ਸਹਾਇਤਾ ਸਥਿਤੀ ਦੇ ਆਖਰੀ ਨਿਰਧਾਰਨ ਤੇ ਪਹੁੰਚ ਦੇ ਸਮੇਂ ਦਾ WAC 246-453-020 (10) ਦੇ ਮੁਤਾਬਕ, ਖਰਾਬ ਦੇਣਦਾਰੀਆਂ ਤੋਂ ਵੱਖਰੇ ਤੌਰ ਤੇ ਰੈਵੇਨਿਊ ਤੋਂ ਚੈਰਿਟੀ ਕੇਅਰ/ਆਰਥਿਕ ਸਹਾਇਤਾ ਛੋਟਾਂ ਦੀ ਪਛਾਣ ਤੇ ਅਸਰ ਨਹੀਂ ਹੋਵੇਗਾ।
 - d. ਸਾਰੀ ਉਗਰਾਹੀ ਗਤੀਵਿਧੀ ਅਪੀਲ ਨਿਰਧਾਰਨ ਦੇ ਵਿਚਾਰਅਧੀਨ ਨਤੀਜੇ ਤੇ ਬੰਦ ਹੋ ਜਾਏਗੀ।
- F. ਜੇਕਰ ਰੋਗੀ ਨੇ ਚਿਕਿਤਸਾ ਸੇਵਾਵਾਂ ਦੇ ਕੁਝ ਜਾਂ ਪੂਰੇ ਬਿਲ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਉਹ ਭੁਗਤਾਨ ਕਰਨ ਦੇ ਸਮੇਂ ਚੈਰਿਟੀ ਕੇਅਰ/ਆਰਥਿਕ ਸਹਾਇਤਾ ਲਈ ਪਾਤਰ ਸੀ, ਤਾਂ ਉਸਨੂੰ ਉਸ ਨਿਰਧਾਰਨ ਦੇ 30 ਦਿਨਾਂ ਦੇ ਅੰਦਰ ਕਿਸੇ ਵੀ ਉਸ ਰਕਮ ਤੋਂ ਵੱਧ ਦੀ ਅਦਾਇਗੀ ਕੀਤੀ ਜਾਏਗੀ, ਜੋ ਉਸਨੂੰ ਦੇਣ ਲਈ ਨਿਰਧਾਰਿਤ ਕੀਤੀ ਗਈ ਹੈ।
- G. ਨਾਮਨਜ਼ੂਰੀ ਦਾ ਢੁਕਵਾਂ ਨੋਟਿਸ:
1. ਜਦੋਂ ਕਿਸੇ ਰੋਗੀ ਦੀ ਚੈਰਿਟੀ ਕੇਅਰ/ਆਰਥਿਕ ਸਹਾਇਤਾ ਲਈ ਅਰਜ਼ੀ ਨਾਮਨਜ਼ੂਰ ਕੀਤੀ ਜਾਂਦੀ ਹੈ, ਤਾਂ ਰੋਗੀ ਨਾਮਨਜ਼ੂਰੀ ਦਾ ਇੱਕ ਲਿਖਤ ਨੋਟਿਸ ਪ੍ਰਾਪਤ ਕਰੇਗਾ, ਜਿਸ ਵਿੱਚ ਸ਼ਾਮਲ ਹੈ।
 - a. ਨਾਮਨਜ਼ੂਰੀ ਦਾ(ਦੇ) ਕਾਰਨ ਅਤੇ OHMC ਅਤੇ OMC ਦੇ ਫੈਸਲੇ ਦਾ ਸਮਰਥਨ ਕਰਨ ਲਈ ਨਿਯਮ;
 - b. ਫੈਸਲੇ ਦੀ ਤਾਰੀਖ; ਅਤੇ
 - c. ਅਪੀਲ ਜਾਂ ਪੁਨਰ ਵਿਚਾਰ ਲਈ ਨਿਰਦੇਸ਼।
 2. ਜਦੋਂ ਬਿਨੈਕਾਰ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਦਾ ਅਤੇ ਪਾਤਰਤਾ ਨਿਰਧਾਰਤ ਕਰਨ ਲਈ OHMC ਅਤੇ OMC ਲਈ ਉਪਲਬਧ ਜਾਣਕਾਰੀ ਕਾਫ਼ੀ ਨਹੀਂ ਹੁੰਦੀ, ਤਾਂ ਨਾਮਨਜ਼ੂਰੀ ਨੋਟਿਸ ਵਿੱਚ ਇਹ ਵੀ ਸ਼ਾਮਲ ਹੁੰਦਾ ਹੈ:
 - a. ਉਸ ਜਾਣਕਾਰੀ ਦਾ ਵਰਣਨ, ਜੋ ਮੰਗੀ ਗਈ ਸੀ ਅਤੇ ਮੁਹੱਈਆ ਨਹੀਂ ਕੀਤੀ ਗਈ ਸੀ, ਉਸ ਤਾਰੀਖ ਸਮੇਤ, ਜਦੋਂ ਜਾਣਕਾਰੀ ਦੀ ਮੰਗ ਕੀਤੀ ਗਈ ਸੀ;
 - b. ਇੱਕ ਬਿਆਨ ਕਿ ਚੈਰਿਟੀ ਕੇਅਰ/ਆਰਥਿਕ ਸਹਾਇਤਾ ਲਈ ਪਾਤਰਤਾ OHMC ਅਤੇ OMC ਨੂੰ ਉਪਲਬਧ ਜਾਣਕਾਰੀ ਦੇ ਆਧਾਰ ਤੇ ਨਿਰਧਾਰਤ ਨਹੀਂ ਕੀਤੀ ਜਾ ਸਕਦੀ; ਅਤੇ
 - c. ਇਹ ਕਿ ਪਾਤਰਤਾ ਤਦ ਨਿਰਧਾਰਤ ਕੀਤੀ ਜਾਏਗੀ ਜੇਕਰ ਨਾਮਨਜ਼ੂਰੀ ਨੋਟਿਸ ਦੀ ਤਾਰੀਖ ਦੇ ਤੀਹ ਦਿਨਾਂ ਦੇ ਅੰਦਰ, ਬਿਨੈਕਾਰ ਪਹਿਲਾਂ ਮੰਗੀ ਗਈ ਸਾਰੀ ਖਾਸ ਜਾਣਕਾਰੀ ਮੁਹੱਈਆ ਕਰਦਾ ਹੈ, ਜੋ ਉਸਨੇ ਮੁਹੱਈਆ ਨਹੀਂ ਕੀਤੀ ਸੀ।
 3. ਪ੍ਰਾਈਮਿੰਗ ਕਮਿਟੀ ਸਾਰੀਆਂ ਦੂਜੇ ਪੱਧਰ ਦੀਆਂ ਅਪੀਲਾਂ ਦੀ ਸਮੀਖਿਆ ਕਰੇਗੀ। ਜੇਕਰ ਇਹ ਸਮੀਖਿਆ ਪਿਛਲੀ ਚੈਰਿਟੀ ਕੇਅਰ/ਆਰਥਿਕ ਸਹਾਇਤਾ ਲਈ ਨਾਮਨਜ਼ੂਰੀ ਦੀ ਪੁਸ਼ਟੀ ਕਰਦੀ ਹੈ, ਤਾਂ ਸਟੇਟ ਕਨੂੰਨ ਦੇ ਮੁਤਾਬਕ ਰੋਗੀ/ਜ਼ਾਮਨ ਅਤੇ ਡਿਪਾਰਟਮੈਂਟ ਆੱਫ ਹੋਲਥ ਨੂੰ ਲਿਖਤ ਸੂਚਨਾ ਭੇਜੀ ਜਾਏਗੀ।

ਮਨਜ਼ੂਰੀ ਪ੍ਰਕਿਰਿਆ

ਜਦੋਂ ਪਾਤਰਤਾ ਅਤੇ ਰਕਮ ਦਾ ਨਿਰਧਾਰਨ ਕੀਤਾ ਜਾਂਦਾ ਹੈ, ਤਾਂ ਅਰਜ਼ੀ ਅਤੇ ਉਸਦੇ ਨਾਲ ਦਿੱਤੀ ਗਈ ਜਾਣਕਾਰੀ ਦੀ ਸਮੀਖਿਆ ਕ੍ਰਮਵਾਰ ਯੋਗ ਵਿਅਕਤੀਆਂ ਵੱਲੋਂ ਕੀਤੀ ਜਾਏਗੀ ਜਿਵੇਂ ਹੇਠਾਂ ਦਿੱਤਾ ਗਿਆ ਹੈ:

- | | |
|------------------------------|-------------------|
| • ਰੋਗੀ ਆਰਥਿਕ ਸੇਵਾ ਸੁਪਰਵਾਈਜ਼ਰ | \$1,000 ਤੱਕ |
| • ਰੋਗੀ ਆਰਥਿਕ ਸੇਵਾ ਪ੍ਰਬੰਧਕ | \$ 10,000 ਤੱਕ |
| • ਡਾਇਰੈਕਟਰ ਰੈਵੇਨਿਊ ਸਾਈਕਲ | \$100,000 ਤੱਕ |
| • ਵਾਈਸ ਪ੍ਰੈਜ਼ੀਡੈਂਟ ਵਾਈਨੋਸ | \$100,000 ਤੋਂ ਵੱਧ |

ਦਸਤਾਵੇਜ਼ ਅਤੇ ਰਿਕਾਰਡ

- A. ਗੁਪਤਤਾ: ਅਰਜ਼ੀ ਨਾਲ ਸਬੰਧਿਤ ਸਾਰੀ ਜਾਣਕਾਰੀ ਗੁਪਤ ਰੱਖੀ ਜਾਏਗੀ। ਉਹਨਾਂ ਦਸਤਾਵੇਜ਼ਾਂ ਦੀਆਂ ਕਾਪੀਆਂ, ਜੋ ਅਰਜ਼ੀ ਲਈ ਸਹਾਇਕ ਹਨ, ਅਰਜ਼ੀ ਫਾਰਮ ਨਾਲ ਰੱਖੀਆਂ ਜਾਣਗੀਆਂ।
- B. ਚੈਰਿਟੀ ਕੇਸ ਨਾਲ ਸਬੰਧਿਤ ਦਸਤਾਵੇਜ਼ ਰੋਕ ਪਾਲਸੀ ਦੇ ਮੁਤਾਬਕ ਰੱਖੇ ਜਾਣਗੇ।